



GROW TOGETHER

Get ready to grow your very own vegetables!

ਇੱਥੇ ਉਹ ਸਭ ਕੁਝ ਹੈ ਜੋ ਤੁਹਾਨੂੰ ਆਪਣੀਆਂ ਸਬਜ਼ੀਆਂ ਨੂੰ ਉਗਾਉਣ ਲਈ ਚਾਹੀਦਾ ਹੈ



ਹਰੀਆਂ ਫਲੀਆਂ




ਖੀਰਾ



ਸਲਾਦ ਵਾਲੇ ਪੱਤੇ (ਲੈਟਸ)

ਤੁਹਾਡੀ ਸਕੱਟ ਸਵੱਚ ਇਹ ਮਿਲ ਰਹੀ ਹੈ:



ਥੈਲਾ



ਰੜੀ ਵਾਲੀ ਸਮੱਟੀ




ਸੀਸੋਲ ਪਾਵਰਫੀਡ
(Seasol
Powerfeed)




ਪੌਸ਼ਕ ਆਂਦੀ ਪਨੀਰੀ

Instructions




ਰ ਤੀ ਵਾਲੀ ਸਮੱਟੀ ਵਾਲਾ ਥੈਲਾ ਖੋਲ੍ਹੋ ਅਤੇ
ਇਸ ਨੂੰ ਥੈਲੇ ਦੇ ਸਵੱਚ ਪਾਓ





ਧਾਗੇ ਦੇ ਦੋਟਕੜੇ ਲਓ ਅਤੇ ਥੈਲੇ ਦੇ
ਪਾਸਸਆਂ ਨੂੰ ਅੰਦਰ ਸਖੱਚਣ ਲਈ ਥੈਲੇ
ਦੇ ਆਲੇ-ਦੁਆਲੇ ਬੁੰਨਹ ਸਦਓ



ਆਪਣੇ ਪੌਸਦਆਂ ਦੀ ਪਨੀਰੀ ਨੂੰ ਉਹਨਾਂ ਦੇ
ਡੱਸਬਆਂ ਸਵੱਚੋਂਬਾਹਰ ਕੱਢ



ਥੈਲੇ ਸਵੱਚ ਪਾਈ ਸਮੱਟੀ ਸਵੱਚ ਪੌਸਦਆਂ ਦੀ
ਪਨੀਰੀ ਲਗਾਓ



ਖੀਰੇਨੂੰ ਥੈਲੇ ਦੇ ਸਵਚਕਾਰ ਲਗਾਓ।

ਫਲੀਆਂ ਨੂੰ ਇਕ ਸਸਰੇ ਉੱਤੇ ਲਗਾਓ

ਦ ਜੇ ਸਸਰੇ ਉੱਤੇ ਸਲਾਦ ਵਾਲੇ ਪੱਤੇ (ਲੈਟਸ) ਲਗਾਓ

10 ਸਮਲੀਲੀਟਰ "ਸੀਸੋਲ ਪਾਵਰਫੀਡ"
(seasol powerfeed) ਨੂੰ 3
ਲੀਟਰ ਪਾਣੀ ਸਵੱਚ ਸਮਲਾਓ

ਇਸ ਸਮਿਰਣ ਦੀ ਵਰਤੋਂ ਪੌਸਦ ਆਂ ਨੂੰ
ਪਾਣੀ ਦੇਣ ਲਈ ਕਰੋ

ਸਤੰਨ ਹਫ਼ਤਿਆਂ ਤੱਕ ਆਪਣੇ ਪੌਸਦ ਆਂ ਨੂੰ
ਹਰ ਰੋਜ਼ ਬਹੁਤ ਹੌਲੀ-ਹੌਲੀ ਪਾਣੀ ਸਦਓ।
ਸਤੰਨ ਹਫ਼ਤਿਆਂ ਬਾਅਦ ਤੁਸੀਂ ਹਰ ਦ
ਸਰੇ ਸਦਨ ਪਾਣੀ ਦੇ ਸਕਦੇ ਹੋ।

ਹਰੇਕ 2 -3

ਹਫ਼ਤਿਆਂ ਬਾਅਦ ਪਾਣੀ ਨਾਲ "ਸੀਸੋਲ ਪਾ
ਵਰਫੀਡ" (seasol
powerfeed) ਦੀ ਵਰਤੋਂ ਕਰੋ

ਸਾਡੇ ਫੇਸਬੁੱਕ ਗਰੁੱਪ ਸਵੱਚਿਮਲ ਹੋ ਜਾਓ ਅਤੇ ਰਲ-ਸਮਲ ਕੇ ਉਗਾਓ!

ਦ ਸਸਰ ਆਂ ਤੋਂ ਸਸੱਖੇ, ਆਪਣੀਆਂ ਉਗਾਉਣ ਦੀਆਂ ਕਹਾਣੀਆਂ ਨੂੰ ਸਾਂਝੀਆਂ ਕਰੋ,
ਅਤੇ ਨਵੇਂ ਲੋਕਾਂ ਨੂੰ ਸਮਲੋ

www.facebook/groups/growtogethercommunity ਉੱਤੇ ਜਾਓ